

## ‘‘ਮੈਂ ਹਾਂ’’ ਕਥਨ ਖੁੱਤਰ ਦੇ ਧਰਤੀ ’ਤੇ ਖੁਦਾ ਹੋਣ ਦੀ ਝਲਕ ਦਿੰਦੇ ਹਨ

ਉਸ ਸਮੇਂ ਦੇ ਇਤਿਹਾਸਕ ਅਤੇ ਧਾਰਮਿਕ ਮਾਹੌਲ ਦੇ ਉਲਟ ਯਿਸੂ ਦੀ ਜਿੰਦਗੀ ਅਤੇ ਦਾਅਵਿਆਂ ਦੇ ਕਈ ਪੱਖ ਚੰਗੀ ਤਰ੍ਹਾਂ ਸਮਝ ਆਉਂਦੇ ਹਨ। ਪਰ ਯਿਸੂ ਦੀ ਵਿਸ਼ਵਵਿਆਪੀ ਅਹਿਮੀਅਤ ਅਤੇ ਉਹਦੇ ਮਕਸਦ ਨੂੰ ਸਥਾਨ, ਸਮੇਂ, ਸੱਭਿਆਚਾਰ, ਧਾਰਮਿਕ ਵਿਚਾਰ ਜਾਂ ਇਤਿਹਾਸ ਦੇ ਆਮ ਨਿਯਮਾਂ ਨਾਲ ਸੀਮਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੋਹਾਂ ਖੇਤਰਾਂ ਤੋਂ ਉੱਪਰ ਉੱਠ ਕੇ ਉਹ ਇਨ੍ਹਾਂ ਨੂੰ ਸਹੀ ਅਰਥ ਦਿੰਦਾ ਹੈ। ਉਹ ਇਨ੍ਹਾਂ ਤੋਂ ਉੱਪਰ ਹੈ ਕਿਉਂਕਿ ਉਹ ਪਰਮੇਸ਼ਰ ਪੁੱਤਰ ਹੈ। ਉਹਨੇ ਖੁਦਾ ਬੇਟਾ ਬਣ ਕੇ ਉਨ੍ਹਾਂ ਵਿਚ ਰਹਿ ਕੇ ਇਨ੍ਹਾਂ ਨੂੰ ਅਰਥ ਦਿੱਤਾ। ਉਹਦਾ ਖੁਦਾ ਹੋਣਾ ਅਤੇ ਮਨੁੱਖ ਹੋਣਾ ਸਾਡੇ ਆਪਣੇ ਵਜੂਦ ਲਈ ਬੇਹੱਦ ਲੋੜੀਂਦਾ ਹੈ। ਉਹਦੀ ਖੁਦਾਈ ਦੇ ਬਗੈਰ ਅਸੀਂ ਸਿਰਜੇ ਨਾ ਜਾਂਦੇ, ਅਤੇ ਨਾ ਹੀ ਉਸਦੇ ਮਨੁੱਖ ਬਣੇ ਬਗੈਰ ਅਸੀਂ ਬਚਾਏ ਜਾ ਸਕਦੇ ਸਾਂ।

ਫਿਰ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਿਸੂ ਨੇ ਸਾਫ਼ ਦੱਸਿਆ ਕਿ ਉਹ ਖੁਦਾ ਹੈ। ਨਾਂ ਹੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਨਵੇਂ ਨੇਮ ਦੇ ਲੇਖਕਾਂ ਨੇ ਉਹਦੇ ਖੁਦਾ ਹੋਣ ਤੇ ਜ਼ੋਰ ਦਿੱਤਾ ਹੈ। ਉਹਦੀ ਜਿੰਦਗੀ ਅਤੇ ਸਿੱਖਿਆ ਦੇ ਆਧਾਰ ਦੇ ਰੂਪ ਵਿਚ ਇਸ ਸਚਾਈ ਦੇ ਬਿਨਾ, ਯਿਸੂ ਕੋਈ ਮਹਾਨ ਦਾਰਸ਼ਨਿਕ; ਸਦਾਚਾਰ ਉਪਦੇਸ਼ਕ ਜਾਂ ਗੁਰੂ ਤੋਂ ਵੱਧ ਨਾ ਹੁੰਦਾ ਤਾਂ ਪਾਪ ਅਤੇ ਮੌਤ ਦੀਆਂ ਜੰਜ਼ਿਰਾਂ ਵਿੱਚੋਂ ਸਾਡੇ ਬਚਾਅ ਦੀ ਆਸ ਬੇਕਾਰ ਅਤੇ ਬੇਬੁਨਿਆਦ ਹੋਣੀ ਸੀ। ਆਓ ਇਸ ਸਵਾਲ ਦੇ ਹਰ ਪੱਖ ’ਤੇ ਵਿਚਾਰ ਕਰੀਏ ਕਿ ਯਿਸੂ ਜਾਂ ਤਾਂ ਖੁਦਾ ਸੀ ਜਾਂ ਬਹੁਤ ਵੱਡਾ ਧੋਖੇਬਾਜ਼। ਇਸ ਸਵਾਲ ਬਾਰੇ ਵਿਚ ਸੰਖੇਪ ਵਿਚ ਉਹਦਾ ਕੀ ਕਹਿਣਾ ਹੈ?

### ਉਹਦੀ ਖੁਦਾਈ ਦੀ ਤਸਦੀਕ ਹੋਈ

ਯਿਸੂ ਨੂੰ ਉਨ੍ਹਾਂ ਬਹੁਤ ਸਾਰੇ ਲੋਕਾਂ ਵੱਲੋਂ ‘‘ਖੁਦਾ ਦਾ ਪੁੱਤਰ’’ ਕਿਹਾ ਜਾਂਦਾ ਸੀ ਜੋ ਜ਼ਰੂਰੀ ਨਹੀਂ ਕਿ ਉਹਨੂੰ ਖੁਦਾ ਮੰਨਦੇ ਹੋਣ। ਅਸੀਂ ਵੇਖ ਚੁਕੇ ਹਾਂ ਕਿ ‘‘ਮਸੀਹਾ’’ ਸ਼ਬਦ ਆਪਣੇ ਆਪ ਵਿਚ ਖੁਦਾ ਹੋਣ ਦਾ ਸੰਕੇਤ ਨਹੀਂ ਸੀ। ਅਸੀਂ ਇਹ ਵੀ ਵੇਖਿਆ ਹੈ ਕਿ ਉਹਦੇ ਵੱਲੋਂ ਆਪਣੇ ਆਪ ਨੂੰ ਬਾਰ-ਬਾਰ ‘‘ਮਨੁੱਖ ਦਾ ਪੁੱਤਰ’’ ਕਹਿਣ ਨੂੰ ਵੀ ਬਹੁਤੇ ਲੋਕਾਂ ਵੱਲੋਂ ਉਹਦੀ ਖੁਦਾਈ ਦੀ ਤਸਦੀਕ ਦੇ ਢੰਗ ਵਜੋਂ ਸਹੀ ਤਰੀਕੇ ਨਾਲ ਨਹੀਂ ਸਮਝਿਆ ਗਿਆ ਸੀ। ਪਰ ਅਸੀਂ ਯਿਸੂ ਦੇ ਆਪਣੇ ਖੁਦਾ ਹੋਣ ਦੇ ਖਾਸ ਦਾਅਵਿਆ ਨੂੰ ਜਾਂਚਿਆ ਪਰਥਿਆ ਨਹੀਂ ਹੈ। ਪਰ ਹੁਣ ਪਰਖਾਂਗੇ।

ਯਿਸੂ ਇਕ ਯਹੁਦੀ ਸੀ। ਉਹਦਾ ਰੁਤਬਾ, ਸਿੱਖਿਆ, ਜੀਵਨ ਅਤੇ ਸਰਗਰਮੀਆਂ ਕਰਕੇ ਯਹੁਦੀ ਸਭਾ ਦੇ ਰੱਬੀ ਨਿਕੋਦੀਮੁਸ ਨੇ ਯਿਸੂ ਨੂੰ ‘‘ਸੁਆਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ

ਹੋ ਕੇ ਪਰਮੇਸ਼ੁਰ ਦੀ ਵੱਲੋਂ ਆਏ ਹੋ'’ (ਯੂਹੰਨਾ 3:2ਓ) ਆਖ ਕੇ ਸੰਬੰਧਨ ਕੀਤਾ ਸੀ। ਜਿਸੂ ਤੁਰੇਤ ਨੂੰ ਜਾਣਦਾ ਸੀ ਅਤੇ ਤੁਰੇਤ ਦੇ ਆਲਮਾਂ ਨੂੰ ਪਤਾ ਸੀ ਕਿ ਇਹ ਪੜ੍ਹਨ ਵਾਲਾ ਲਿਖਤ ਤੋਂ ਵਾਕਫ਼ ਹੈ। ਇਸ ਕਰਕੇ ਜਦ ਜਿਸੂ ਨੇ ਆਪਣੀ ਖੁਦਾਈ ਗਵਾਈ ਦੇ ਤੌਰ ਤੇ ਲਿਖਤ ਦੀ ਵਰਤੋਂ ਕੀਤੀ ਤਾਂ ਉਨ੍ਹਾਂ ਨੂੰ ਸਮਝਣ ਵਿਚ ਦੇਰ ਨਹੀਂ ਲੱਗੀ। ਉਹ ਹੱਕੇ ਬੱਕੇ ਰਹਿ ਗਏ ਅਤੇ ਰੋਹ ਵਿਚ ਆ ਗਏ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਗੰਭਾਰ ਹੈ। ਉਨ੍ਹਾਂ ਨੂੰ ਪਤਾ ਸੀ ਕਿ ਉਹ ਖੁਦਾ ਹੋਣ ਦਾ ਦਾਅਵਾ ਕਰ ਰਿਹਾ ਹੈ।

ਯਹੂਦੀ ਲੋਕ ਮੂਸਾ ਉੱਤੇ ਪਰਗਟ ਕੀਤਾ ਗਿਆ ਖੁਦਾ ਦਾ ਨਾਂ<sup>1</sup> ਐਨੀ ਸਰਧਾ ਨਾਲ ਲੈਂਦੇ ਸਨ ਕਿ ਉਹ ਆਪਣੇ ਮੂੰਹੋਂ ਉਹਦਾ ਨਾਂ ਵੀ ਨਹੀਂ ਲੈਂਦੇ ਸਨ। ਉਹਦੇ ਲਈ ਲਿਖਤ ਦਾ ਸਬੂਤ ਲਗਭਗ 100ਈ.ਪੂ. ਖਾਰੇ ਸਮੁੰਦਰ 'ਚੋਂ ਮਿਲੇ ਪੱਤਰਿਆਂ ਤਕ ਜਾਂਦਾ ਹੈ। ਖਾਰੇ ਸਮੁੰਦਰ ਵਿਚ ਮਿਲੀ ਯਸਾਯਾਹ ਦੀ ਪੱਤਰੀ ਤੋਂ ਪਤਾ ਲਗਦਾ ਹੈ ਕਿ ਗ੍ਰੰਥੀਆਂ ਨੇ Yahweh (ਖੁਦਾ) ਤੇ 'adonay (ਪ੍ਰਭੂ) ਸ਼ਬਦ ਲਿਖਿਆ ਸੀ<sup>2</sup> ਇਸ ਤਰ੍ਹਾਂ ਪੜ੍ਹਨ ਵਾਲਿਆਂ ਨੂੰ ਨਾ ਬੋਲਣ ਯੋਗ ਨਾਂ ਦੀ ਬਜਾਏ ‘ਪ੍ਰਭੂ’ ਕਹਿਣਾ ਯਾਦ ਕਰਵਾਇਆ ਜਾਂਦਾ ਸੀ। ਯਕੀਨਨ ਹੀ, ਖੁਦਾ ਵੱਲੋਂ ਮੂਸਾ 'ਤੇ ਜਾਹਿਰ ਕੀਤਾ ਨਾਂ ‘ਹੋਣਾ’ ਕਿਰਿਆ ਦਾ ਇਕ ਰੂਪ ਹੈ। ਦੂਜੇ ਸ਼ਬਦਾਂ ਵਿਚ ਖੁਦਾ ਨੇ ਆਪਣੇ ਆਪ ਨੂੰ ‘ਮੈਂ ਹਾਂ’ ਜਾਂ ‘ਮੈਂ ਹੋਵਾਂਗਾ’ (ਜੇ ਹੋਵਾਂਗਾ), ਭਾਵ ਜੋ ਹੈ ਦੇ ਤੌਰ ਤੇ ਜਾਹਿਰ ਕੀਤਾ ਸੀ।

ਜਿਸੂ ਵੱਲੋਂ ਆਪਣੇ ਲਈ ਇਹ ਸ਼ਬਦ ਵਰਤਣ ਨਾਲ ਯਹੂਦੀਆਂ ਵਿਚ ਭੜਕੇ ਗੁੱਸੇ ਅਤੇ ਕਹਿਰ ਨੂੰ ਸਮਝਣਾ ਸਾਡੀ ਮੁਸ਼ਕਿਲ ਹੈ; ਜਿਸੂ ਨੇ ਉਨ੍ਹਾਂ ਨੂੰ ਕਿਹਾ ਕਿ “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਥਰਾਹਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ। ਉਪਰੰਤ ਉਨ੍ਹਾਂ ਉਸ ਦੇ ਮਾਰਨ ਨੂੰ ਪੱਥਰ ਚੁੱਕੇ ...” (ਯੂਹੰਨਾ 8: 58, 59ਓ)। ਇਹ ਸਭ ਤੋਂਵੱਡਾ ਐਲਾਨ ਸੀ। ਇਸ ਤੋਂ ਵੱਡਾ ਦਾਅਵਾ ਨਹੀਂ ਕੀਤਾ ਜਾ ਸਕਦਾ ਸੀ।

*Ego eimi* (ਭਾਵ ਮੈਂ ਹਾਂ) ਖੁਦਾ ਲਈ ਹੀ ਨਹੀਂ ਹੈ ਜਿਵੇਂ ਕਿ ਯੂਨਾਨੀ ਨਵੇਂ ਨੇਮ ਵਿਚ ਲਗਦਾ ਹੈ ਬਲਕਿ ਇਬਰਾਨੀ ਭਾਸ਼ਾ ਵਿਚ ‘ani ‘ani hu (ਭਾਵ ਮੈਂ ਹਾਂ), ਜ਼ੋਰ ਦੇ ਕੇ ਕਹਿਣ ਦੇ ਲਹਿਜ਼ੇ ਵਿਚ ਆਪਣੇ ਬਾਰੇ ਖੁਦਾ ਨਾਲ ਗੱਲ ਕਰਨ ਦਾ ਇਕ ਢੰਗ ਹੈ (ਵਿਵਸਥਾਸਾਰ 32: 39)। ਇਸ ਵਾਕ ਨੂੰ ਤਰਕ ਸੰਗਤ ਰੂਪ ਨਾਲ ਜ਼ੋਰ ਦੇ ਕੇ ਕਹਿਣ ਨਾਲ ਵਧੇਰੇ ਨਹੀਂ ਮੰਨਿਆ ਜਾ ਸਕਦਾ ਸੀ। ਪੰਜਾਬੀ ਅਨੁਵਾਦ ‘ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ’ ਮੂਲ ਭਾਸ਼ਾ ਵਿਚ ‘ਆਮੀਨ, ਆਮੀਨ’ ਹੈ ਜਿਸ ਨੂੰ ਆਮ ਅਨੁਵਾਦਾਂ ਵਿਚ ‘verily, verily’ (KJV), ‘truly, truly’ (RSV) ਆਦਿ ਦੇ ਰੂਪ ਵਿਚ ਅਨੁਵਾਦ ਕੀਤਾ ਗਿਆ ਹੈ<sup>3</sup>।

ਪਰ ਯਹੂਦੀਆਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਸੀ ਉਨ੍ਹਾਂ ਨੇ ਉਨ੍ਹਾਂ ਨੇ ਉਹ ਦੇ ਦਾਅਵੇ ਨੂੰ ਖੁਦਾ ਦੀ ਨਿੰਦਾ ਸਮਝਿਆ ਸੀ। ਕਿਉਂਕਿ ਖੁਦਾ ਦੀ ਨਿੰਦਾ ਦੀ ਸ਼ਾਜਾ ਪੱਥਰ ਮਾਰ ਮਾਰ ਕੇ ਮਾਰ ਦੇਣ ਦੇ ਯੋਗ ਅਪਰਾਧ ਸੀ (ਲੇਵੀਆਂ 24: 16) ਇਸ ਕਰਕੇ ਉਨ੍ਹਾਂ ਨੇ ਭੀੜ ਵੱਲੋਂ ਉਹ ਕੰਮ ਕਰਨਾ ਚਾਹਿਆ। ਜਿਸ ਦੀ ਰੋਮੀ ਕਾਨੂੰਨ ਮੁਤਾਬਕ ਇਜਾਜ਼ਤ ਨਹੀਂ ਸੀ (ਯੂਹੰਨਾ 18: 31)।

ਸਭ ਗੱਲਾਂ ਉੱਤੇ ਵਿਚਾਰ ਕੀਤਾ ਗਿਆ ‘‘ਮੈਂ ਹਾਂ’’ ਦੇ ਬਾਰੇ ਵਿਚ ਢੁਕਵੇਂ ਸ਼ਬਦ ਕਹਿਣ ਲਈ ਇਹ ਫਾਰਮੂਲਾ ਨਹੀਂ ਲਗਦਾ; ਆਪਣੇ ਬਾਰੇ ਵਿਚ ਜਿਸੂ ਦਾ ਸਭ ਤੋਂ ਸਪੱਸ਼ਟ ਐਲਾਨ ਇਹ ਹੈ ਕਿ ‘‘ਮੈਂ ਹਾਂ’’ ਇਸਦਾ ਅਰਥ ਹੈ ਕਿ ਜਿੱਥੇ ਜਿੱਥੇ ਮੈਂ ਹਾਂ, ਉੱਥੇ ਖੁਦਾ ਰਹਿੰਦਾ ਹੈ

ਗੱਲ ਕਰਦਾ ਹੈ, ਬੁਲਾਉਂਦਾ ਹੈ ਪੁੱਛਦਾ ਹੈ, ਕੰਮ ਕਰਦਾ ਹੈ, ਫੈਸਲਾ ਕਰਦਾ ਹੈ, ਪ੍ਰੇਮ ਕਰਦਾ ਹੈ।... ਇਸ ਤੋਂ ਅੱਗੇ ਸਪੱਸ਼ਟ ਗੱਲ ਕਹਿਣਾ ਜਾਂ ਕਲਪਨਾ ਕਰਨਾ ਸੰਭਵ ਨਹੀਂ ਹੈ।’<sup>4</sup> ਇਹ ਢੂੰਘੇ ਅਰਥ ਵਾਲਾ ਵਾਕ ਹੈ ਐਵੇਂ ਮੰਨਿਆ ਨਹੀਂ ਜਾ ਸਕਦਾ ਉਸ ਤੋਂ ਕਿਤੇ ਵੱਧ ਇਹ ਹੈਰਾਨ ਕਰਨ ਵਾਲਾ ਐਲਾਨ ਹੈ ਇਹ ਖੁਦਾ ਦੀ ਭਾਸ਼ਾ ਹੈ ਮਿਸਾਲ ਦੇ ਲਈ ਵੇਖੋ: ‘ਜਿਉਣ ਦੀ ਰੋਟੀ ਮੈਂ ਹਾਂ,’ ‘ਜਗਤ ਦਾ ਚਾਨਣ ਮੈਂ ਹਾਂ,’ ‘ਭੇਡਾਂ ਦਾ ਬੂਹ ਮੈਂ ਹਾਂ,’ ‘ਅੱਛਾ ਅੱਜਾਲੀ ਮੈਂ ਹਾਂ,’ ‘ਕਿਆਮਤ ਮੈਂ ਹਾਂ,’ ‘ਜਿਉਣ ਮੈਂ ਹਾਂ,’ ‘ਰਾਹ ਮੈਂ ਹਾਂ,’ ‘ਸਚਿਆਈ ਮੈਂ ਹਾਂ,’ ‘ਅੰਗੂਹ ਦੀ ਸੱਚੀ ਬੇਲ ਮੈਂ ਹਾਂ’ (ਯੂਹਨਾ 6:35; 8:12; 10:7, 11; 11:25; 14:6; 15:1)। ਆਪਣੇ ਲਈ ਅਜਿਹੀਆਂ ਗੱਲਾਂ ਕੋਈ ਭਲਾ ਕਿਵੇਂ ਆਖ ਸਕਦਾ ਹੈ? ਕਿਸੇ ਨੇ ਕਿਹਾ ਹੈ ਕਿ ਯਿਸੂ ਜਾਂ ਤਾਂ ਪਾਗਲ ਸੀ ਜਾਂ ਝੱਲਾ ਜਾਂ ਫਿਰ ਖੁਦਾ। ਕੋਈ ਵੀ ਜੋ ਇਨ੍ਹਾਂ ਗੱਲਾਂ ਨੂੰ ਪੜ੍ਹ ਕੇ ਇਨ੍ਹਾਂ ‘ਤੇ ਵਿਸ਼ਵਾਸ ਕਰਦਾ ਹੈ ਅਤੇ ਜ਼ੋਰ ਦਿੰਦਾ ਹੈ ਕਿ ਯਿਸੂ ਕੋਈ ਪਾਗਲ ਜਾਂ ਝੱਲਾ ਸੀ, ਉਹ ਯਿਸੂ ਬਾਰੇ ਘੱਟ ਪਰ ਆਪਣੇ ਬਾਰੇ ਬਹੁਤਾ ਕਹਿ ਰਿਹਾ ਹੁੰਦਾ ਹੈ।

### **ਉਹਦੇ ਖੁਦਾ ਹੋਣ ਦੀ ਤਸਦੀਕ**

ਯਿਸੂ ਦੀ ਜ਼ਿੰਦਗੀ ਦੀ ਇਕ ਘਟਨਾ ਦੂਜੇ ਲੋਕਾਂ ਨੂੰ ਨਿਰਾਲਾ ਤਰੀਕਾ ਨਾਲ ਕੰਮ ਕਰਦਿਆਂ ਵਿਖਾਉਂਦਾ ਹੈ ਜਿਸ ਵਿਚ ਉਹਨੇ ਕਿਹਾ ਕਿ ‘ਮੈਂ ਹਾਂ।’ ਉਹਨੂੰ ਫੜਵਾਉਣ ਵਾਲਾ ਯਹੂਦਾ ਸਿਪਾਹੀਆਂ ਦੀ ਟੋਲੀ ਅਤੇ ਯਹੂਦੀ ਧਾਰਮਿਕ ਆਗੂਆਂ ਨੂੰ ਲੈ ਕੇ ਯਿਸੂ ਦੀ ਤਲਾਸ਼ ਵਿਚ ਗਤਸਮਨੀ ਦੇ ਬਾਗ ਵਿਚ ਚਲਾ ਗਿਆ ਸੀ। ਉਹ ਉਨ੍ਹਾਂ ਨੂੰ ਉੱਥੇ ਆਪਣੇ ਚੇਲਿਆਂ ਨਾਲ ਮਿਲਿਆ ਸੀ, ਯਿਸੂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ ਕਿਸ ਨੂੰ ਭਾਲਦੇ ਹਨ (ਯੂਹਨਾ 18:4)। ਜਦ ਉਨ੍ਹਾਂ ਕਿਹਾ ਕਿ ‘ਯਿਸੂ ਨਾਸਰੀ ਨੂੰ’ ਤਾਂ ਉਹਨੇ ਜਵਾਬ ਦਿੱਤਾ, “Ego eimi” (‘ਮੈਂ ਹਾਂ’) ਜਿਸਦਾ ਅਨੁਵਾਦ ਬਹੁਤੀਆਂ ਬਾਈਬਲਾਂ ਵਿਚ ‘ਮੈਂ ਹੀ ਹਾਂ’ ਕੀਤਾ ਗਿਆ ਹੈ। ਭਲਾ ਸਿਪਾਹੀਆਂ ਦੀ ਇਸ ਹਥਿਆਰਬੰਦ ਟੋਲੀ ਅਤੇ ਵੱਡੇ ਧਾਰਮਿਕ ਲੋਕਾਂ ਨੂੰ ਸਮਝ ਆ ਗਈ ਸੀ ਕਿ ਅਸਲ ਵਿਚ ਉਹ ਗਲੀਲ ਦਾ ਘੁੱਮੱਕੜ ਰੱਬੀ ਸੀ। ਜੇ ਉਨ੍ਹਾਂ ਨੂੰ ਇਹ ਸਮਝ ਆ ਗਈ ਸੀ ਤਾਂ ਉਹ ਪਿਛੇ ਹਟ ਕੇ ਜਮੀਨ ‘ਤੇ ਕਿਉਂ ਡਿੱਗ ਪਏ (ਯੂਹਨਾ 18:2-8)। ਭਲਾ ਉਨ੍ਹਾਂ ਨੇ ਤੁੱਢ ਜਿਹੇ ਇਲਾਕੇ ਤੋਂ ਆਏ ਇਸ ਗੈਰ ਰਵਾਇਤੀ ਰੱਬੀ ਵਿਚ ਜਿਸ ਨੂੰ ਯਰੂਸਲਾਮ ਦੇ ਮੰਨੇ ਹੋਏ ਧਾਰਮਿਕ ਲੋਕਾਂ ਨੇ ਮਜ਼ਾਕ ਕੀਤਾ ਅਤੇ ਠੁਕਰਾਇਆ ਸੀ ਕੁਝ ਭਿੰਕਰ ਅਤੇ ਮਾੜੀ ਗੱਲ ਵੇਖੀ ਸੀ? ਲਗਦਾ ਨਹੀਂ ਹੈ! ਜੋ ਉਨ੍ਹਾਂ ਨੇ ਵੇਖਿਆ ਉਹ ਇਕ ਪ੍ਰਭਾਵਸਾਲੀ ਵਿਅਕਤੀ ਸੀ ਅਤੇ ਉਹ ਭਾਸ਼ਾ ਖੁਦਾਈ ਸੀ ਕਿ “Ego eimi.” ਉਹਨੇ ਦੋ ਵਾਰ ਆਖਿਆ ਸੀ! ਅੰਗ੍ਰੇਜ਼ੀ ਬਾਈਬਲ ਵਿਚ ‘ਮੈਂ’ ਪੜਨਾਓਂ ਅਨੁਵਾਦਕਾਂ ਵੱਲੋਂ ਜੋਡਿਆ ਗਿਆ ਸੀ। ਯੂਨਾਨੀ ਬਾਈਬਲ ਵਿਚ ਇਹ ਨਹੀਂ ਹੈ। ਜਿਨ੍ਹਾਂ ਬਾਈਬਲਾਂ ਵਿਚ ਜੋੜੇ ਗਏ ਸ਼ਬਦਾਂ ਦਾ ਸੰਕੇਤ ਦੇਣ ਲਈ ਉਨ੍ਹਾਂ ਨੂੰ ਤਿਰਢੇ ਜਾਂ ਇਟੈਲਿਕ ਕੀਤਾ ਜਾਂਦਾ ਹੈ ਉਨ੍ਹਾਂ ਵਿਚ ਇਹ ਸਪੱਸ਼ਟ ਹੋ ਜਾਵੇਗਾ। ਪੰਜਾਬੀ ਬਾਈਬਲ ਵਿਚ ‘ਉਹ’ ਨਾ ਹੋਣਾ ਮੂਲ ਵਿਚ ਇਸਦੀ ਗੈਰ ਮੌਜੂਦਗੀ ਵੱਲ ਇਸਾਰਾ ਕਰਦਾ ਹੈ।

ਇਸਦੇ ਪਹਿਲੇ ਦੋ ਮੌਕਿਆਂ ਵਿਚ ਯਿਸੂ ਨੇ ਯਹੂਦੀ ਸਰੋਤਿਆਂ ਨੂੰ ਆਪਣੇ ਸੁਰਗੀ ਪਿਤਾ ਨਾਲ ਆਪਣੇ ਵਿਲੱਖਣ ਸਬੰਧ ਨੂੰ ਸਮਝਾਉਣਾ ਸੀ। ਉਹਨੇ ਜ਼ੋਰ ਦਿੱਤਾ ਸੀ ਕਿ ਉਹ ਉੱਪਰੋਂ ਹੈ ਜਦ ਕਿ ਉਹ ਹੇਠਲੇ ਹਨ। ਉਹਨੇ ਕਿਹਾ ਸੀ ਕਿ ਉਹ ਆਪਣੇ ਪਾਪ ਕਰਕੇ ਉੱਥੇ ਨਹੀਂ ਜਾ ਸਕਦੇ ਜਿੱਥੇ ਉਹ ਸੀ। ਪਰ ਉਹਨੇ ਇਹ ਆਖ ਕੇ ਕਿ ‘ਜੇ ਤੁਸੀਂ ਯਕੀਨ ਨਾ ਕਰੋਗੇ ਕਿ ਮੈਂ

ਉਹੀ ਹਾਂ ਤਾਂ ਆਪਣੇ ਪਾਪਾਂ ਵਿਚ ਮਰੋਗੇ’’ ਉਨ੍ਹਾਂ ਸਾਹਮਣੇ ਹੱਲ ਰੱਖਿਆ ਸੀ।<sup>5</sup> ਯਿਸੂ ਨੇ ਉਨ੍ਹਾਂ ਸਾਹਮਣੇ ਇਸ ਗੱਲ ਦੇ ਹਰ ਪੱਥੇਂ ਰੱਖਿਆ ਸੀ। ‘‘ਮੈਂ ਹਾਂ’’ ਸਵਾਲ ਦਾ ਹੁਣ ਸਿਰਫ਼ ਬਿਛੋਜੀਕਲ ਪਹਿਲੂ ਹੀ ਦਿਲਚਸਪ ਨਹੀਂ ਸੀ।

ਨਾ ਹੀ ਅੱਜ ਇਹ ਹੋ ਸਕਦਾ ਹੈ। ਯਿਸੂ ‘‘ਮੈਂ ਹਾਂ’’ ਹੈ। ਉਹਦਾ ਪਿਤਾ ‘‘ਮੈਂ ਹਾਂ’’ ਹੈ। ਇਹ ਭਾਸ਼ਾ ਖੁਦਾਈ ਹੈ। ਖੁਦਾ ਤੋਂ ਘੱਟ ਯਿਸੂ ਦਾ ਕਿਸੇ ਵੀ ਤਰ੍ਹਾਂ ਦਾ ਇਕਰਾਰ ਉਹਦੇ ਸੁਰਗੀ ਘਰ ਤਕ ਪਹੁੰਚਣ ਦੇ ਦਰਵਾਜ਼ੇ ਨੂੰ ਬੰਦ ਕਰ ਦਿੰਦਾ ਹੈ।

ਖੁਦਾ ਦੇ ਰੂਪ ਵਿਚ ਯਿਸੂ ਨੇ ਆਪਣੀ ਜਾਣ ਪਛਾਣ ਮਸੀਹਾ ਦੇ ਰੂਪ ਵਿਚ ਕਾਰਵਾਈ ਸੀ। ਖੁਦਾ ਦੇ ਰੂਪ ਵਿਚ ਯਿਸੂ ਨੇ ਆਪਣੀ ਪਛਾਣ ‘‘ਮਨੁੱਖ ਦੇ ਪੁੱਤਰ’’ ਦੇ ਰੂਪ ਵਿਚ ਵੀ ਕਰਵਾਈ ਸੀ। ਖੁਦਾ ਦੇ ਰੂਪ ਵਿਚ ਯਿਸੂ ਸੰਸਾਰ ਵਿਚ ਪਾਪੀਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਸੀ। ਯਿਸੂ ਸਚਮੁੱਚ ਪਰਮੇਸ਼ੁਰ ਪੁੱਤਰ ਸੀ।

ਉਹ ਸਾਰੇ ਪਛਾਣ ਦੇ ਨਿਸ਼ਾਨ ਉਸ ਸਮੇਂ ਦਿੱਤੇ ਗਏ ਸਨ ਜਦ ਉਹ ਸਰੀਰ ਦੇ ਪਰਦੇ ਵਿਚ ਸਨ। ਇਹ ਸਭ ਖੁਦਾ ਦੀ ਬੁੱਧ, ਸ਼ਕਤੀ, ਵਡਿਆਈ, ਪ੍ਰੇਮ, ਦ੍ਰਿੜਤਾ ਦਾ ਪਰਗਟਾਵਾ ਕਰਦੇ ਹਨ। ਇਹ ਸਾਰੇ ਪਛਾਣ ਨਿਸ਼ਾਨ ਉਹਦੇ ਮਰ ਕੇ ਜੀ ਉੱਠਣ ਨਾਲ ਸਾਬਿਤ ਹੋਏ ਸਨ। ਇਸ ਸਰੀਰ ਦੇ ਪਰਦੇ ਪ੍ਰੇਮੀ ਅਤੇ ਦਿਆਲੂ ਖੁਦਾ ਨੂੰ ਲੁਕਾਇਆ ਵੀ ਸੀ ਅਤੇ ਜਾਹਿਰ ਵੀ ਕੀਤਾ ਸੀ। ਇਸ ਤੋਂ ਬਾਅਦ ਯਿਸੂ ਦੇ ਮਨੁੱਖ ਹੋਣ ਦਾ ਅਧਿਐਨ ਕਰਨ ਸਮੇਂ ਅਸੀਂ ਦੇਹ ਦੇ ਪਰਦੇ ਦੀ ਸਮੀਖਿਆ ਕਰਾਂਗੇ।

### ਟਿੱਪਣੀਆਂ

<sup>1</sup>ਕੁਚ 3: 13-15; 6: 2, 3. <sup>2</sup>ਮਿੱਲਰ ਬੱਗ, ਸੰਪਾ., ਦਿ ਕੈਂਡ ਸੀ ਸਕ੍ਰੋਲਸ ਆਫ ਸੇਂਟ ਮਾਰਕ'ਜ ਮੌਨਸਟਰੀ, ਅੰਕ 1, ‘‘ਦ ਆਇਜ਼ਯਾਹ ਮੈਨੁਸਕ੍ਰਿਪਟ ਐਂਡ ਦ ਹੈਬਾਕੁਕ ਕਮੈਂਟਰੀ’’ (ਨਿਊ ਹੋਰਨ: ਦਿ ਅਮੈਰੀਕਨ ਸਰੂਲਜ ਆਫ ਓਰੀਐਂਟਲ ਰਿਸਰਚ, 1950), ਪਲੇਟ 22, ਲਾਈਨ 20; ਯਸਾਯਾਹ 28: 16; ਆਇ। <sup>3</sup>NIV, RSV, KJV, NEB ਅਤੇ JB ਵਿਚ ਵੇਖੋ ਯੂਹੇਨਾ 8: 58. ‘‘ਇੰਜੀਲ ਦੀਆਂ ਕਿਤਾਬਾਂ ਵਿਚ [ਆਮੀਨ, ਆਮੀਨ] ਦੀ ਵਰਤੋਂ ਸਿਰਫ਼ ਯਿਸੂ ਵੱਲੋਂ ਉਹ ਵੀ ਅਹਿਮ ਕਥਨਾਂ ਦੇ ਪੂਰਵਪਦ ਦੇ ਰੂਪ ਵਿਚ ਹੀ ਕੀਤੀ ਗਈ। ਸਾਇਦ ਇਹ ਉਨ੍ਹਾਂ ਨੂੰ ਗੰਭੀਰ ਅਤੇ ਸੱਚ ਅਤੇ ਅਹਿਮ ਬਨਾਉਣ ਲਈ ਹੈ। ਕਿਸੇ ਦੇ ਅਪਣੇ ਸ਼ਬਦਾਂ ਨੂੰ ਵਿਖਾਉਣ ਲਈ ਆਮੀਨ ਦੀ ਵਰਤੋਂ ਯਿਸੂ ਦੀ ਆਪਣੀ ਲਗਦੀ ਹੈ, ਇਹਦੇ ਬਰਾਬਰ ਕਿਸੇ ਯਹੂਦੀ ਕਥਨ ਦਾ ਜ਼ਿਕਰ ਨਹੀਂ ਹੈ।’’ (ਲਿਓਨ ਮੌਰਿਸ, ਦਿ ਗੈਸਪਲ ਅਕਾਰਡਿੰਗ ਟੂ ਜੌਨ, ਦਿ ਨਿਊ ਇੰਟਰਨੈਸ਼ਨਲ ਕਮੈਂਟਰੀ ਆਨ ਦ ਨਿਊ ਟੈਸਟਮੈਂਟ, ਸਧਾਰਣ ਅੰਕ ਐਫ. ਐਫ. ਬੁਰਮ [ਗੈਂਡ ਰੈਪਿਡਸ, ਮਿਸਿਸਿਪ: ਵਿਲੀਅਮ ਬੀ. ਈਰਡਮੈਂਸ ਪਬਲਿਸ਼ਿੰਗ ਕੰ., 1971], 169)। <sup>4</sup>ਈ ਸਟਾਫਰ, ਜੀਜ਼ਸ ਐਂਡ ਹਿਜ ਸਟੋਰੀ (ਲੰਡਨ: ਪੰਨਾ ਰਹਿਤ, 1960), ਜਿਵੇਂ ਮੌਰਿਸ, 159 ਵਿਚ ਦੁਹਰਾਇਆ ਗਿਆ। <sup>5</sup>ਯੂਹੇਨਾ 8: 21-34; ਨਿਊ ਅਮੈਰੀਕਨ ਬਾਈਬਲ, ਤੁਲਨਾ ਕਰੋ ਯੂਹੇਨਾ 8: 27, 28; ਨਿਊ ਅਮੈਰੀਕਨ ਬਾਈਬਲ ਅਤੇ NASB.